

ਸਾਡੇ ਬਾਰੇ

ਕਲੀਨਬੀਸੀ ਬੈਟਰ ਹੋਮਜ਼ ਬਾਰੇ

ਕਲੀਨਬੀਸੀ ਬੈਟਰ ਹੋਮਜ਼ ਬੀਸੀ ਦੇ ਘਰਾਂ ਦੇ ਮਾਲਕਾਂ ਅਤੇ ਕਾਰੋਬਾਰਾਂ ਲਈ ਜਾਣਕਾਰੀ, ਛੋਟਾਂ ਅਤੇ ਨਵੇਂ ਅਤੇ ਮੌਜੂਦਾ ਘਰਾਂ ਅਤੇ ਇਮਾਰਤਾਂ ਵਿੱਚ ਉਰਜਾ ਦੀ ਵਰਤੋਂ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਸਹਾਇਤਾ ਤੱਕ ਪਹੁੰਚਣ ਲਈ ਐਨਲਾਈਨ ਹੱਥ ਹੈ। ਕਲੀਨਬੀਸੀ ਬੈਟਰ ਹੋਮਜ਼ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਅਤੇ ਕੈਨੇਡਾ ਸਰਕਾਰ ਦੁਆਰਾ [ਲੋ ਕਾਰਬਨ ਇਕਾਨਮੀ ਲੀਡਰਸ਼ਿਪ ਫੰਡ](#) (Low Carbon Economy Leadership Fund) ਅਧੀਨ ਫੰਡ ਦਿੱਤਾ ਜਾਂਦਾ ਹੈ। ਕਲੀਨਬੀਸੀ ਬੈਟਰ ਹੋਮਜ਼ ਛੋਟਾਂ ਬੀਸੀ ਹਾਈਡ੍ਰੋ, ਫੋਰਟਿਸਬੀਸੀ,

ਕਲੀਨਬੀਸੀ ਬੈਟਰ ਹੋਮਜ਼ ਸੇਵਾਵਾਂ ਵਿੱਚ ਸ਼ਾਮਲ ਹਨ:

- ਆਸਾਨੀ ਨਾਲ ਵਰਤਿਆ ਜਾਣ ਵਾਲਾ [ਛੋਟਾਂ ਲੱਭਣ ਦਾ ਟੂਲ](#), ਜਦੋਂ ਤੁਸੀਂ ਕਿਸੇ ਘਰ ਦਾ ਨਵੀਨੀਕਰਨ ਕਰ ਰਹੇ ਹੋ ਜਾਂ ਨਵਾਂ ਘਰ ਬਣਾ ਰਹੇ ਹੋ
- ਕਲੀਨਬੀਸੀ ਬੈਟਰ ਹੋਮਜ਼, ਬੀਸੀ ਹਾਈਡ੍ਰੋ, ਫੋਰਟਿਸਬੀਸੀ ਅਤੇ ਸਥਾਨਕ ਸਰਕਾਰ ਦੀਆਂ ਛੋਟਾਂ ਲਈ [ਇੱਕ ਐਪਲੀਕੇਸ਼ਨ](#)
- ਐਨਰਜੀ ਕੁਸ਼ਲਤਾ ਨਵੀਨੀਕਰਣ ਅਤੇ [ਛੋਟਾਂ ਤੱਕ ਪਹੁੰਚ](#) ਬਾਰੇ ਜਾਣਕਾਰੀ ਅਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਜਵਾਬ
- ਮੁਰੰਮਤਾਂ ਕਰਵਾ ਰਹੇ ਘਰਾਂ ਦੇ ਮਾਲਕਾਂ ਅਤੇ ਕਾਰੋਬਾਰਾਂ ਲਈ [ਮੁਫਤ ਐਨਰਜੀ ਕੋਚਿੰਗ ਸੇਵਾਵਾਂ](#), ਜਿਸ ਵਿੱਚ ਐਨਰਜੀ ਕੋਚਿੰਗ ਮਾਹਰਾਂ ਦੁਆਰਾ ਸਟਾਫ਼ ਕੀਤੀ ਇੱਕ ਫੋਨ ਅਤੇ ਈਮੇਲ ਹੋਟਲਾਈਨ ਸ਼ਾਮਲ ਹਨ।
- ਰਿਹਾਇਸ਼ੀ ਮੁਰੰਮਤਾਂ ਲਈ ਰਜਿਸਟਰਡ ਐਨਰਗਾਈਡ ਰੇਟਿੰਗ ਸਿਸਟਮ [ਐਨਰਜੀ ਸਲਾਹਕਾਰਾਂ](#) ਨੂੰ ਲੱਭਣ ਲਈ ਖੋਜ ਟੂਲ
- ਤੁਹਾਡੇ ਖੇਤਰ ਵਿੱਚ ਰਜਿਸਟਰਡ ਠੇਕੇਦਾਰਾਂ ਨੂੰ ਲੱਭਣ ਲਈ [ਠੇਕੇਦਾਰ ਡਾਇਰੈਕਟਰੀਆਂ](#)

ਬ੍ਰਿਟਿਸ਼ ਕੋਲੰਬੀਆ ਵਿੱਚ ਹੇਠ ਲਿਖੀਆਂ ਬਿਲਡਿੰਗ ਕਿਸਮਾਂ ਲਈ ਸਾਧਨ ਅਤੇ ਸਹਾਇਤਾ ਉਪਲਬਧ ਹਨ:

- ਰਿਹਾਇਸ਼ੀ ਮੁਰੰਮਤਾਂ
- ਰਿਹਾਇਸ਼ੀ ਨਵੀਂ ਉਸਾਰੀ

ਐਨਰਜੀ ਕੋਚ ਸੇਵਾਵਾਂ

ਐਨਰਜੀ ਕੋਚ ਬੀਸੀ ਵਿੱਚ ਘਰਾਂ ਦੇ ਮਾਲਕਾਂ ਅਤੇ ਵਪਾਰਕ ਬਿਲਡਿੰਗ ਮਾਲਕਾਂ ਅਤੇ ਪ੍ਰਬੰਧਕਾਂ ਲਈ ਇੱਕ ਮੁਫਤ ਕੋਚਿੰਗ ਸੇਵਾ ਹੈ। ਐਨਰਜੀ ਕੋਚ ਸਿਖਲਾਈ ਪ੍ਰਾਪਤ ਐਨਰਜੀ ਕੁਸ਼ਲਤਾ ਮਾਹਰ ਹਨ ਜੋ ਤੁਹਾਡੇ ਘਰ ਜਾਂ ਇਮਾਰਤ ਦੀ ਐਨਰਜੀ ਕੁਸ਼ਲਤਾ ਨੂੰ ਬਿਹਤਰ ਬਣਾਉਣ ਦੇ ਵਿਕਲਪਾਂ ਅਤੇ ਮੌਕਿਆਂ ਬਾਰੇ ਇਮਾਰਤ-ਵਿਗਿਆਨ ਅਧਾਰਤ ਜਾਣਕਾਰੀ ਪ੍ਰਦਾਨ ਕਰਦੇ ਹਨ। ਉਹ ਤੁਹਾਡੇ ਐਨਰਜੀ ਸੁਧਾਰ ਪ੍ਰਾਜੈਕਟ ਦੇ ਸਾਰੇ ਪੜਾਵਾਂ 'ਤੇ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਉਪਲਬਧ ਹਨ। ਐਨਰਜੀ ਕੋਚ ਸੇਵਾਵਾਂ ਘਰਾਂ ਦੇ ਮਾਲਕਾਂ ਲਈ ਉਪਲਬਧ ਹਨ ਅਤੇ ਚੋਣਵੀਂ ਕੋਚਿੰਗ ਸਹਾਇਤਾ ਵਪਾਰਕ ਬਿਲਡਿੰਗ ਮਾਲਕਾਂ ਜਾਂ ਪ੍ਰਬੰਧਕਾਂ ਲਈ ਉਪਲਬਧ ਹੈ। ਐਨਰਜੀ ਕੋਚ ਸੇਵਾ ਤੁਹਾਨੂੰ ਛੋਟ ਪ੍ਰੋਗਰਾਮਾਂ ਅਤੇ ਅਪਗ੍ਰੇਡ ਵਿਕਲਪਾਂ ਬਾਰੇ ਆਮ ਸਲਾਹ ਪ੍ਰਦਾਨ ਕਰਨ ਲਈ ਇੱਛਿਤ ਹੈ ਅਤੇ ਇਹ ਐਨਰਗਾਈਡ ਐਨਰਜੀ ਮਲਾਂਕਣ ਜਾਂ ਕਿਸੇ ਠੇਕੇਦਾਰ ਦੀ

ਐਨਰਜੀ ਕੋਚ ਸੇਵਾਵਾਂ ਵਿੱਚ ਸ਼ਾਮਲ ਹਨ:

- ਟੋਲ-ਫ੍ਰੀ ਹੋਟਲਾਈਨ ਅਤੇ ਈ-ਮੇਲ ਰਾਹੀਂ ਐਨਰਜੀ ਕੋਚਾਂ ਤੱਕ ਪਹੁੰਚ
 - ਐਨਰਜੀ ਕੁਸ਼ਲਤਾ ਅਪਗ੍ਰੇਡਾਂ ਅਤੇ ਛੋਟਾਂ ਬਾਰੇ ਜਾਣਕਾਰੀ ਅਤੇ ਆਮ ਸਲਾਹ
 - ਜੇ ਜ਼ਰੂਰੀ ਹੈ, ਤਾਂ ਤੁਹਾਨੂੰ ਉਚਿਤ ਪ੍ਰੋਗਰਾਮਾਂ ਦੇ ਨੁਮਾਇੰਦਿਆਂ ਵੱਲ ਨਿਰਦੇਸ਼ਿਤ ਕਰਨਾ
- ਪੂਰੀਆਂ ਐਨਰਜੀ ਕੋਚ [ਵਰਤੋਂ ਦੀਆਂ ਸ਼ਰਤਾਂ](#) ਲਈ ਕਿਰਪਾ ਕਰਕੇ ਸਾਡਾ ਪ੍ਰਾਈਵੇਸੀ ਪੇਜ ਵੇਖੋ।



ਵੈਬਸਾਈਟ ਨੂੰ ਨੈਵੀਗੇਟ ਕਰਨ ਅਤੇ ਐਨਰਜੀ ਕੋਚ ਤੱਕ ਪਹੁੰਚਣ ਲਈ ਸਹਾਇਤਾ ਕੇਂਟੇਨੀਜ਼, ਮੈਂਡਰਿਨ, ਪੰਜਾਬੀ ਅਤੇ ਫਾਰਸੀ ਵਿੱਚ ਉਪਲਬਧ ਹੈ। ਸਹਾਇਤਾ ਲਈ info@empowerme.ca ਨੂੰ ਈਮੇਲ ਕਰੋ।